



ਯਾਰਡ ਦੀ ਦੇਖਭਾਲ, ਸਟ੍ਰੀਟ ਪਾਰਕਿੰਗ ਅਤੇ ਸ਼ੋਰ:

ਸਿਟੀ ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਉਹ ਇਸ ਬਸੰਤ, ਬ੍ਰੈਂਪਟਨ ਨੂੰ ਹਰਾ-ਭਰਾ, ਸਿਹਤਮੰਦ ਅਤੇ ਸੁਰੱਖਿਅਤ ਰੱਖਣ

ਬ੍ਰੈਂਪਟਨ, ਓਨਟਾਰੀਓ (4 ਮਈ, 2021) – ਸਿਟੀ ਆਫ ਬ੍ਰੈਂਪਟਨ ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਉਹ ਸਾਫ਼ ਅਤੇ ਸੁਰੱਖਿਅਤ ਸ਼ਹਿਰ ਬਣਾਏ ਰੱਖਣ ਵਿੱਚ ਮਦਦ ਲਈ, ਪੂਰਾ ਸਾਲ ਹੇਠਾਂ ਲਿਖੇ ਬਾਇ-ਲਾਅਜ ਦੇ ਮਹੱਤਵ ਨੂੰ ਸਮਝਣ। ਇਹਨਾਂ ਸਟੈਂਡਰਡਸ ਨੂੰ ਕਾਇਮ ਰੱਖਣ ਵਿੱਚ ਹਰੇਕ ਨਿਵਾਸੀ ਆਪਣੀ ਭੂਮਿਕਾ ਨਿਭਾ ਸਕਦਾ ਹੈ।

ਇਸ ਬਸੰਤ, ਆਪਣੀ ਭੂਮਿਕਾ ਨਿਭਾਓ ਅਤੇ ਮਿਲਣਸਾਰ ਗਵਾਂਢੀ ਬਣੋ। ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੇਠਾਂ ਲਿਖੇ ਬਾਇ-ਲਾਅਜ ਨੂੰ ਧਿਆਨ ਵਿੱਚ ਰੱਖਣ:

- [ਆਪਣੇ ਯਾਰਡ ਦੀ ਦੇਖਭਾਲ ਕਰੋ \(Maintain your yard\)](#)। ਜੇਕਰ ਤੁਹਾਡੇ ਯਾਰਡ ਦੀ ਘਾਹ ਸੌਕਰ ਗੋਦ ਤੋਂ ਲੰਮੀ ਹੋ ਗਈ ਹੈ, ਤਾਂ ਹੁਣ ਇਸਨੂੰ ਕੱਟਣ ਦਾ ਸਮਾਂ ਹੈ। ਇਹ ਯਕੀਨੀ ਬਣਾਉਣ ਲਈ ਕਿ ਕਲਿਪਿੰਗਸ ਦੀ ਉੱਚਾਈ 20 ਸੈਂਟੀਮੀਟਰ ਤੋਂ ਵੱਧ ਨਾ ਹੋਵੇ, ਕਲਿਪਿੰਗਸ ਨੂੰ ਹਟਾ ਕੇ, ਘਾਹ ਅਤੇ ਜੰਗਲੀ ਘਾਹ ਨੂੰ ਨਿਯਮਿਤ ਰੂਪ ਨਾਲ ਕੱਟਣਾ ਚਾਹੀਦਾ ਹੈ।
- [ਸਾਈਡਵਾਕਸ ਨੂੰ ਸਾਫ਼ ਰੱਖੋ \(Keep sidewalks clear\)](#)। ਜਦੋਂ ਵਾਹਨ ਸਾਈਡਵਾਕ ਤੋਂ ਬਾਹਰ ਵੱਲ ਨਿੱਕਲੇ ਹੋਏ ਹੁੰਦੇ ਹਨ, ਤਾਂ ਉਹ ਦੂਜਿਆਂ ਲਈ ਰੁਕਾਵਟ ਬਣ ਸਕਦੇ ਹਨ ਅਤੇ ਸਾਈਡਵਾਕਸ ਨੂੰ ਅਸੁਰੱਖਿਅਤ ਬਣਾ ਸਕਦੇ ਹਨ।
- ਸਿਟੀ ਦੇ [ਟ੍ਰੈਫਿਕ ਐਂਡ ਪਾਰਕਿੰਗ ਬਾਇ-ਲਾਅ \(Traffic and Parking By-law\)](#) ਹੇਠ, ਸਵੇਰੇ 2 ਵਜੇ ਅਤੇ 6 ਵਜੇ ਦੇ ਵਿਚਕਾਰ ਜਾਂ ਲਗਾਤਾਰ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ, ਸਟ੍ਰੀਟ ਤੇ ਵਾਹਨਾਂ ਦੀ ਪਾਰਕਿੰਗ ਨਹੀਂ ਕੀਤੀ ਜਾ ਸਕਦੀ। ਸਿਟੀ ਹਰੇਕ ਕੈਲੰਡਰ ਸਾਲ ਵਿੱਚ, ਪ੍ਰਤੀ ਵਾਹਨ ਲਾਇਸੈਂਸ ਪਲੇਟ ਲਈ 14 ਦਿਨਾਂ ਤੱਕ ਸਟ੍ਰੀਟ ਤੇ ਪਾਰਕਿੰਗ ਕਰਨ ਵਾਸਤੇ ਪਾਰਕਿੰਗ ਤੇ ਵਿਚਾਰ ਲਈ ਬੇਨਤੀਆਂ ਸਵੀਕਾਰ ਕਰਦੀ ਹੈ। ਪਾਰਕਿੰਗ ਤੇ ਵਿਚਾਰ, ਤਿੰਨ ਘੰਟਿਆਂ ਤੋਂ ਵੱਧ ਅਤੇ/ਜਾਂ ਸਵੇਰੇ 2 ਵਜੇ ਅਤੇ 6 ਵਜੇ ਦੇ ਵਿਚਕਾਰ ਤੋਂ ਵੱਧ ਸਮੇਂ ਲਈ ਵਾਹਨ ਪਾਰਕਿੰਗ ਦੀ ਇਜਾਜ਼ਤ ਦਿੰਦਾ ਹੈ। ਇਹ ਮਨਪਰਚਾਵੇ ਸਬੰਧੀ ਵਰਤੋਂ ਲਈ ਬਣਾਏ ਗਏ ਵੱਡੇ ਵਾਹਨਾਂ ਨੂੰ ਵੀ ਸਟ੍ਰੀਟ ਤੇ ਪਾਰਕਿੰਗ ਕਰਨ ਦੀ ਇਜਾਜ਼ਤ ਦਿੰਦਾ ਹੈ। ਪਾਰਕਿੰਗ ਤੇ ਵਿਚਾਰ ਕਰਨ ਦੀ ਬੇਨਤੀ [ਇੱਥੇ \(here\)](#) ਕੀਤੀ ਜਾ ਸਕਦੀ ਹੈ।
- ਜਦੋਂ ਨਿਵਾਸੀ ਸੁਰੱਖਿਅਤ ਰੂਪ ਨਾਲ ਘਰ ਦੇ ਬਾਹਰ ਵੱਧ ਸਮਾਂ ਬਿਤਾਉਂਦੇ ਹਨ, ਤਾਂ ਉਹਨਾਂ ਨੂੰ ਸ਼ੋਰ ਘੱਟ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ। ਸਿਟੀ ਦੇ [ਨੋਇਜ਼ ਬਾਇ-ਲਾਅ \(Noise By-law\)](#) ਹੇਠ, ਕਿਸੇ ਵੀ ਵਿਅਕਤੀ ਨੂੰ ਵੀ ਇੰਨਾ ਸ਼ੋਰ ਪੈਦਾ ਕਰਨ ਦੀ ਇਜਾਜ਼ਤ ਨਹੀਂ ਹੈ, ਜਿਸ ਨਾਲ ਬ੍ਰੈਂਪਟਨ ਦੇ ਦੂਜੇ ਨਿਵਾਸੀਆਂ ਨੂੰ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੋਵੇ।

ਸਿਟੀ ਦੇ ਬਾਇ-ਲਾਅਜ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca